



# ਆਪਣੇ ਅਧਿਕਾਰਾਂ ਨੂੰ ਜਾਣੋ!

## ਆਪਣੇ ਕੰਮ ਕਰਨ ਦੇ ਅਧਿਕਾਰ ਬਾਰੇ ਜਾਣੋ

ਸੰਯੁਕਤ ਰਾਜ ਦੇ ਨਿਆਂ ਵਿਭਾਗ ਦੇ ਸਿਵਲ ਅਧਿਕਾਰਾਂ ਦੇ ਮੰਡਲ ਦਾ ਇੱਕ ਦਫਤਰ ਇਹ ਯਕੀਨੀ ਬਣਾਉਣ ਲਈ ਸਮਰਪਿਤ ਹੈ ਕਿ ਰੁਜ਼ਗਾਰਦਾਤਾ ਉਹਨਾਂ ਵਿਅਕਤੀ ਵਿਸ਼ੇਸ਼ਾਂ ਦੇ ਨਾਲ ਭੇਦਭਾਵ ਨਹੀਂ ਕਰਦੇ ਜਿੰਨ੍ਹਾਂ ਨੂੰ ਉਹਨਾਂ ਦੇ ਕੌਮੀ ਮੂਲ ਜਾਂ ਆਵਾਸ ਦੇ ਦਰਜੇ (immigration status) ਦੇ ਆਧਾਰ 'ਤੇ ਸੰਯੁਕਤ ਰਾਜ ਵਿੱਚ ਕੰਮ ਕਰਨ ਦੀ ਆਗਿਆ ਹੈ। ਕੁਝ ਵਿਸ਼ੇਸ਼ ਕਾਮਿਆਂ ਨੂੰ ਇਸ ਲਈ ਨੈਕਰੀਓਂ ਕੱਢ ਦੇਣਾ ਜਾਂ ਨੈਕਰੀ 'ਤੇ ਰੱਖਣ ਤੋਂ ਮਨ੍ਹਾ ਕਰ ਦੇਣਾ ਗੈਰ-ਕਾਨੂੰਨੀ ਹੈ ਕਿਉਂਕਿ ਉਹ ਕਿਸੇ ਹੋਰ ਦੇਸ਼ ਤੋਂ ਹਨ ਜਾਂ ਜਾਪਦੇ ਹਨ (ਕੌਮੀ ਮੂਲ ਭੇਦਭਾਵ) ਜਾਂ ਕਿਉਂਕਿ ਉਹ ਸੰਯੁਕਤ ਰਾਜ ਦੇ ਨਾਗਰਿਕ ਹਨ ਜਾਂ ਸੰਯੁਕਤ ਰਾਜ ਦੇ ਨਾਗਰਿਕ ਨਹੀਂ ਹਨ (ਆਵਾਸੀ ਦਰਜਾ ਭੇਦਭਾਵ)। ਕਾਨੂੰਨ ਉਹਨਾਂ ਕਾਮਿਆਂ ਦੀ ਵੀ ਰੁਜ਼ਗਾਰਦਾਤਾਵਾਂ ਤੋਂ ਰੱਖਿਆ ਕਰਦਾ ਹੈ ਜੋ ਬਹੁਤ ਸਾਰੇ ਕੰਮ ਦੇ ਅਖਤਿਆਰ ਸਬੰਧੀ ਦਸਤਾਵੇਜ਼ ਮੰਗਦੇ ਹਨ ਜਾਂ ਭੇਦਭਾਵ ਦੇ ਕਾਰਨਾਂ ਕਰਕੇ ਕੰਮ ਦੇ ਅਖਤਿਆਰ ਦੇ ਵੈਧ ਦਸਤਾਵੇਜ਼ਾਂ ਨੂੰ ਨਕਾਰ ਦਿੰਦੇ ਹਨ।

### ਮੈਂ ਕਿਵੇਂ ਦੱਸ ਸਕਦਾ/ਦੀ ਹਾਂ ਕਿ ਕੋਈ ਰੁਜ਼ਗਾਰਦਾਤਾ ਮੇਰੇ ਖਿਲਾਫ ਭੇਦਭਾਵ ਕਰ ਰਿਹਾ ਹੈ?

ਕੋਈ ਰੁਜ਼ਗਾਰਦਾਤਾ ਕੌਮੀ ਮੂਲ ਜਾਂ ਆਵਾਸੀ ਦਰਜੇ ਦੇ ਆਧਾਰ 'ਤੇ ਭੇਦਭਾਵ ਕਰ ਰਿਹਾ ਹੋ ਸਕਦਾ ਹੈ ਜੇਕਰ ਰੁਜ਼ਗਾਰਦਾਤਾ:

- ਕੁਝ ਵਿਸ਼ੇਸ਼ ਕਾਮੇ “ਗਰੀਨ ਕਾਰਡ” ਦਿਖਾਉਣਾ;
- ਕੁਝ ਵਿਸ਼ੇਸ਼ ਕਾਮਿਆਂ ਕੋਲੋਂ 1-9 ਫਾਰਮ ਭਰਨ ਲਈ ਲੋੜੀਂਦੇ ਦਸਤਾਵੇਜ਼ਾਂ ਤੋਂ ਵਧੇਰੇ ਦਸਤਾਵੇਜ਼ ਮੰਗਦਾ ਹੈ। ;
- ਕੰਮ ਦੇ ਅਖਤਿਆਰ ਦੇ ਵੈਧ ਦਸਤਾਵੇਜ਼ਾਂ ਨੂੰ ਨਕਾਰ ਦਿੰਦਾ ਹੈ। ;
- ਨਾਮ ਅਤੇ ਸ਼ੇਸ਼ਲ ਸਕਿਊਰਟੀ ਨੰਬਰ ਦੇ ਮੇਲ ਨਾ ਖਾਣ ਦੇ ਅਧਿਕਾਰ ਦੇ ਆਧਾਰ 'ਤੇ ਕੁਝ ਵਿਸ਼ੇਸ਼ ਕਾਮਿਆਂ ਨੂੰ ਕੰਮ ਕਰਨਾ ਸ਼ੁਰੂ ਕਰਨ ਤੋਂ ਮਨ੍ਹਾ ਕਰ ਦਿੰਦਾ ਹੈ;
- ਸ਼ਰਣਾਰਥੀਆਂ ਅਤੇ ਰਾਜਸੀ ਸ਼ਰਣਾਰਥੀਆਂ ਨੂੰ ਕੰਮ 'ਤੇ ਰੱਖਣ ਤੋਂ ਇਨਕਾਰ ਕਰ ਦਿੰਦਾ ਹੈ ਕਿਉਂਕਿ ਉਹਨਾਂ ਕੋਲ ਸ਼ੇਸ਼ਲ ਸਕਿਊਰਟੀ ਨੰਬਰ ਜਾਂ ਗਰੀਨ ਕਾਰਡ ਨਹੀਂ ਹਨ।;
- ਕੇਵਲ ਸੰਯੁਕਤ ਰਾਜ ਦੇ ਨਾਗਰਿਕਾਂ ਨੂੰ ਨੈਕਰੀ 'ਤੇ ਰੱਖਦਾ ਹੈ (ਜਦ ਤੱਕ ਕਿ ਇਹ ਕਾਨੂੰਨੀ ਲੋੜ ਨਾ ਹੋਵੇ)। ;
- ਕੁਝ ਵਿਸ਼ੇਸ਼ ਕਾਮਿਆਂ ਨੂੰ ਨੈਕਰੀਆਂ ਦੀ ਪੇਸ਼ਕਸ਼ ਕਰਨ ਤੋਂ ਪਹਿਲਾਂ ਉਹਨਾਂ ਕੋਲੋਂ ਕੰਮ ਦੇ ਅਖਤਿਆਰ ਦੇ ਦਸਤਾਵੇਜ਼ਾਂ ਦੀ ਮੰਗ ਕਰਦਾ ਹੈ। ;
- ਕੰਮ ਵਾਸਤੇ ਅਖਤਿਆਰ ਪ੍ਰਾਪਤ ਕਾਮਿਆਂ ਨੂੰ ਆਪਣੇ ਪਿਛਲੀ ਗੈਰ-ਦਸਤਾਵੇਜ਼-ਬੱਧ ਦਰਜੇ ਬਾਰੇ ਝੂਠ ਬੋਲਣ ਵਾਸਤੇ ਨੈਕਰੀਓਂ ਕੱਢ ਦਿੰਦਾ ਹੈ, ਪਰ ਉਸਨੇ ਆਪਣੇ ਪਿਛੋਕੜ ਦੇ ਵਿਭਿੰਨ ਪੱਖਾਂ ਬਾਰੇ ਝੂਠ ਬੋਲਣ ਵਾਸਤੇ ਹੋਰ ਕਾਮਿਆਂ ਨੂੰ ਨੈਕਰੀ ਤੋਂ ਨਹੀਂ ਹਟਾਇਆ। .

### E-Verify ਕੀ ਚੀਜ਼ ਹੈ?

E-Verify ਇੱਕ ਇਲੈਕਟਰਾਨਿਕ ਪ੍ਰੋਗਰਾਮ ਹੈ ਜਿਸਦੀ ਵਰਤੋਂ ਕੁਝ ਰੁਜ਼ਗਾਰਦਾਤਾ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਰਦੇ ਹਨ ਕਿ ਉਹਨਾਂ ਦੇ ਕਰਮਚਾਰੀਆਂ ਕੋਲ ਕੰਮ ਕਰਨ ਦੀ ਆਗਿਆ ਹੈ। ਕੁਝ ਅਪਵਾਦਾਂ ਨੂੰ ਛੱਡਕੇ, ਇਸ ਪ੍ਰੋਗਰਾਮ ਦੀ ਵਰਤੋਂ ਨੈਕਰੀ 'ਤੇ ਰੱਖੇ ਨਵੇਂ ਕਾਮਿਆਂ ਵਾਸਤੇ ਕੀਤੀ ਜਾਂਦੀ ਹੈ। E-Verify ਦੀ ਵਰਤੋਂ ਕਰਦੇ ਵੀ ਨੈਕਰੀ ਲਈ ਬਿਨੈਕਾਰਾਂ 'ਤੇ ਨਹੀਂ ਕੀਤੀ ਜਾਣੀ ਚਾਹੀਦੀ। ਕਿਸੇ ਰੁਜ਼ਗਾਰਦਾਤਾ ਦੁਆਰਾ ਕੌਮੀ ਮੂਲ ਜਾਂ ਆਵਾਸੀ ਦਰਜੇ ਦੇ ਆਧਾਰ 'ਤੇ E-Verify ਦੀ ਵਰਤੋਂ ਭੇਦਭਾਵਪੂਰਨ ਹੋ ਸਕਦੀ ਹੈ ਜੇਕਰ ਰੁਜ਼ਗਾਰਦਾਤਾ:

- E-Verify ਦੀ ਵਰਤੋਂ ਕੇਵਲ ਕੁਝ ਕੁ ਨਵੇਂ ਰੱਖੇ ਵਿਅਕਤੀਆਂ ਦੀ ਜਾਂਚ ਲਈ ਕਰਦਾ ਹੈ, ਪਰ ਸਾਰਿਆਂ ਲਈ ਨਹੀਂ। ;
- E-Verify ਦੀ ਵਰਤੋਂ ਕੇਵਲ ਕੁਝ ਕੁ ਮੌਜੂਦਾ ਕਰਮਚਾਰੀਆਂ ਦੀ ਜਾਂਚ ਕਰਨ ਲਈ ਕਰਦਾ ਹੈ, ਪਰ ਸਾਰਿਆਂ ਲਈ ਨਹੀਂ (E-Verify ਦੀ ਵਰਤੋਂ ਆਮ ਤੌਰ 'ਤੇ ਕੇਵਲ ਨੈਕਰੀ 'ਤੇ ਰੱਖਣ ਦੇ ਸਮੇਂ ਕੀਤੀ ਜਾਣੀ ਚਾਹੀਦੀ ਹੈ)।;
- ਅੰਤਰਿਮ ਗੈਰ-ਪੁਸ਼ਟੀਆਂ (TNCs) ਵਾਲੇ ਕੁਝ ਵਿਸ਼ੇਸ਼ ਕਾਮਿਆਂ ਨੂੰ ਕੰਮ ਕਰਨ ਤੋਂ ਮਨ੍ਹਾ ਕਰ ਦਿੰਦਾ ਹੈ ਜਾਂ ਉਹਨਾਂ ਦੇ ਕੰਮ ਸ਼ੁਰੂ ਕਰਨ ਦੀ ਤਾਰੀਖ ਵਿੱਚ ਦੇਰੀ ਕਰ ਦਿੰਦਾ ਹੈ ਜਦ ਉਹ ਕਾਮੇ ਆਪਣੀਆਂ TNCs ਨੂੰ ਠੀਕ ਕਰਵਾ ਰਹੇ ਹੁੰਦੇ ਹਨ।
- ਕੁਝ ਵਿਸ਼ੇਸ਼ ਕਾਮਿਆਂ ਨੂੰ ਆਪਣੇ ਆਪ ਨੂੰ E-Verify ਦੇ “ਸਵੈ ਪੜਤਾਲ” ਸਿਸਟਮ ਵਿੱਚੋਂ ਗੁਜ਼ਰਨ ਲਈ ਕਹਿੰਦਾ ਹੈ।

### ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਨੇ ਇਸ ਕਿਸਮ ਦੇ ਭੇਦਭਾਵ ਨੂੰ ਹੰਢਾਇਆ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਆਵਾਸ ਸਬੰਧਿਤ ਅਣਉਚਿਤ ਰੁਜ਼ਗਾਰ ਪ੍ਰਥਾਵਾਂ ਵਾਸਤੇ ਆਫਿਸ ਆਫ ਸਪੈਸ਼ਲ ਕਾਊਂਸਲ (OSC) ਨੂੰ ਸੰਯੁਕਤ ਰਾਜ ਦੇ ਨਿਆਂ ਵਿਭਾਗ ਦੇ ਸਿਵਲ ਅਧਿਕਾਰਾਂ ਦੇ ਮੰਡਲ ਦੀ ਵਰਕਰ ਹੈਟਲਾਈਨ 1-800-255-7688 'ਤੇ ਸਵੇਰੇ 9 ਤੋਂ ਸ਼ਾਮ 5 ਵਜੇ, E.S.T. ਅਨੁਸਾਰ ਕਾਲ ਕਰੋ (ਸੁਣਨ ਦੇ ਵਿਕਾਰ ਵਾਲੇ ਲੋਕਾਂ ਲਈ TDD: 1-800-237-2515)। ਤੁਹਾਨੂੰ ਆਪਣਾ ਨਾਮ ਦੱਸਣ ਦੀ ਲੋੜ ਨਹੀਂ ਹੈ, ਅਤੇ ਤੁਹਾਡੀ ਸਹਾਇਤਾ ਕਰਨ ਵਾਸਤੇ ਦੁਭਾਸ਼ੀਏ ਉਪਲਬਧ ਹਨ। ਹੈਟਲਾਈਨ ਨਾਲ ਸੰਪਰਕ ਕਰਨ ਵਾਸਤੇ ਕਿਸੇ ਨੂੰ ਡਰਾਉਣਾ, ਧਮਕਾਉਣਾ, ਜਾਂ ਬਦਲਾ ਲੈਣਾ ਵੀ ਕਿਸੇ ਰੁਜ਼ਗਾਰਦਾਤਾ ਵਾਸਤੇ ਗੈਰ-ਕਾਨੂੰਨੀ ਹੈ। ਵਧੇਰੇ ਜਾਣਕਾਰੀ ਵਾਸਤੇ, ਹੈਟਲਾਈਨ ਨੂੰ ਕਾਲ ਕਰੋ ਜਾਂ ਦੇਖੋ <http://www.justice.gov/crt/about/osc>.